



ਆਰਜ਼ੀ ਸਕਿੱਲ ਸ਼ੌਰਟੇਜ਼ ਵੀਜ਼ਾ (ਸਬਕਲਾਸ 482) ਜਾਂ ਆਰਜ਼ੀ ਕੰਮ (ਸਕਿਲਡ) ਵੀਜ਼ਾ (ਸਬਕਲਾਸ 457)

COVID-19 ਜਾਂਚ ਅਤੇ ਇਲਾਜ

ਭਾਵੇਂ ਕਿ ਜੇ ਤੁਹਾਡੇ ਕੋਲ ਵੀਜ਼ਾ ਨਹੀਂ ਹੈ, ਜਾਂ ਤੁਹਾਨੂੰ ਆਪਣੇ ਵੀਜ਼ੇ ਦੀ ਸਥਿੱਤੀ ਬਾਰੇ ਯਕੀਨ ਨਹੀਂ ਹੈ, ਤੁਹਾਨੂੰ ਜਨਤਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਲਾਜ਼ਮੀ ਕਰਨੀ ਚਾਹੀਦੀ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਡਾਕਟਰੀ ਇਲਾਜ ਕਰਵਾਓ ਅਤੇ COVID-19 ਵਾਸਤੇ ਜਾਂਚ ਕਰਵਾਓ।

ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ COVID-19 ਦੀ ਮੁਫਤ ਜਾਂਚ ਅਤੇ ਇਲਾਜ ਦੀ ਪੇਸ਼ਕਸ਼ ਕਰ ਰਹੀਆਂ ਹਨ।

- [ਆਸਟ੍ਰੇਲੀਅਨ ਕੈਪੀਟਲ ਟੈਰੀਟਰੀ](#)
- [ਨਿਊ ਸਾਊਥ ਵੇਲਜ਼](#)
- [ਨੈਰਦਰਨ ਟੈਰੀਟਰੀ](#)
- [ਕੁਈਂਜ਼ਲੈਂਡ](#)
- [ਸਾਊਥ ਆਸਟ੍ਰੇਲੀਆ](#)
- [ਤਸਮਾਨੀਆ](#)
- [ਵਿਕਟੋਰੀਆ](#)
- [ਵੈਸਟਰਨ ਆਸਟ੍ਰੇਲੀਆ](#)

ਮੇਰੇ ਕੋਲ ਆਰਜ਼ੀ ਸਕਿੱਲ ਸ਼ੌਰਟੇਜ਼ ਵੀਜ਼ਾ (ਸਬਕਲਾਸ 482) ਜਾਂ ਆਰਜ਼ੀ ਕੰਮ (ਸਕਿਲਡ) ਵੀਜ਼ਾ (ਸਬਕਲਾਸ 457) ਹੈ

COVID-19 ਦੇ ਕਾਰਣ ਜਿੰਨ੍ਹਾਂ ਆਰਜ਼ੀ ਸਕਿੱਲ ਸ਼ੌਰਟੇਜ਼ ਅਤੇ ਸਬਕਲਾਸ 457 ਵੀਜ਼ਾ ਧਾਰਕਾਂ ਨੂੰ ਨੈਕਰੀ ਤੋਂ ਆਰਜ਼ੀ ਤੌਰ ਤੇ ਹਟਾ ਦਿੱਤਾ ਗਿਆ ਹੈ ਪਰ ਕੱਢਿਆ ਨਹੀਂ ਗਿਆ ਹੈ, ਉਹ ਆਪਣਾ ਵੈਧ ਵੀਜ਼ਾ ਬਣਾਈ ਰੱਖ ਸਕਣਗੇ। ਆਮ ਪ੍ਰਬੰਧਾਂ ਦੇ ਅਨੁਸਾਰ ਕਾਰੋਬਾਰਾਂ ਕੋਲ ਤੁਹਾਡਾ ਵੀਜ਼ਾ ਵਧਾਉਣ ਦਾ ਮੌਕਾ ਹੋਵੇਗਾ।

ਤੁਹਾਡੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੇ ਬਿਨਾਂ ਜਾਂ ਵਪਾਰ ਦੁਆਰਾ ਰੁਜ਼ਗਾਰਦਾਤੇ ਦੀਆਂ ਜਿੰਮੇਵਾਰੀਆਂ ਦੀ ਉਲੰਘਣਾ ਕੀਤੇ ਬਿਨਾਂ ਵਪਾਰ ਤੁਹਾਡੇ ਕੰਮ ਦੇ ਘੰਟਿਆਂ ਨੂੰ ਘਟਾਉਣ ਦੇ ਕਾਬਲ ਹੋਣਗੇ।

ਜੇ ਤੁਹਾਡੀ ਨੈਕਰੀ ਖਤਮ ਹੋ ਗਈ ਹੈ ਤਾਂ ਵਿਕਲਪ

ਜੇਕਰ ਤੁਹਾਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ ਅਤੇ ਤੁਸੀਂ ਇਸ ਵੇਲੇ ਬੇਰੁਜ਼ਗਾਰ ਹੋ, ਤੁਹਾਨੂੰ 60 ਦਿਨਾਂ ਦੇ ਅੰਦਰ ਦੂਸਰਾ ਰੁਜ਼ਗਾਰਦਾਤਾ ਲੱਭਣ ਦੀ ਲੋੜ ਹੋਵੇਗੀ ਜਾਂ ਜਿੱਥੇ ਸੰਭਵ ਹੋਵੇ ਆਸਟ੍ਰੇਲੀਆ ਨੂੰ ਛੱਡਣ ਦੇ ਪ੍ਰਬੰਧ ਕਰਨੇ ਪੈਣਗੇ।

ਜੇਕਰ ਤੁਸੀਂ ਆਪਣੇ ਦੇਸ਼ ਨੂੰ ਵਾਪਸ ਨਹੀਂ ਜਾ ਸਕਦੇ, ਤੁਹਾਨੂੰ ਵੈਧ ਵੀਜ਼ਾ ਬਣਾਈ ਰੱਖਣਾ ਪਵੇਗਾ ਅਤੇ ਜਿੱਥੇ ਜ਼ਰੂਰੀ ਹੋਣ ਆਸਟ੍ਰੇਲੀਆ ਦੇ ਸਿਹਤ ਆਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।

ਆਰਜ਼ੀ ਕੰਮ ਵਾਲੇ ਵੀਜ਼ਾਧਾਰਕ ਜੇ ਇਸ ਸਮੇਂ COVID-19 ਦੇ ਨਾਜ਼ੁਕ ਖੇਤਰਾਂ - ਸਿਹਤ ਸੰਭਾਲ, ਬਜ਼ੁਰਗਾਂ ਤੇ ਵਿਕਲਾਂਗਾਂ ਦੀ ਸੰਭਾਲ, ਬਾਲ-ਸੰਭਾਲ, ਜਾਂ ਖੇਤੀਬਾੜੀ ਤੇ ਭੋਜਨ ਡੱਬੇਬੰਦ ਕਰਨ ਵਿੱਚ ਨੈਕਰੀ ਕਰ ਰਹੇ ਹਨ - ਉਹ [ਆਰਜ਼ੀ ਐਕਟਿਵਟੀ ਵੀਜ਼ਾ \(ਸਬਕਲਾਸ 408\)](#) [ਆਸਟ੍ਰੇਲੀਆ ਦੀ ਸਰਕਾਰ ਦੁਆਰਾ ਸਮਰਥਿਤ ਇਕਰਾਰਨਾਮਾ ਘਟਨਾ ਸਟਰੀਮ \(COVID-19 ਮਹਾਂਮਾਰੀ ਘਟਨਾ ਵੀਜ਼ੇ\)](#) ਲਈ ਯੋਗ ਹੋ ਸਕਦੇ ਹਨ।

ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਵੀਜ਼ਾਧਾਰਕ

ਜੇ ਤੁਹਾਨੂੰ ਨੈਕਰੀ ਤੋਂ ਆਰਜ਼ੀ ਤੌਰ ਤੇ ਹਟਾ ਦਿੱਤਾ ਗਿਆ ਹੈ, ਪਰ ਕੱਢਿਆ ਨਹੀਂ ਗਿਆ ਹੈ, ਅਤੇ ਤੁਸੀਂ ਇਸ ਵੇਲੇ ਦੇ ਆਪਣੇ ਰਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੋ, 2019-20 ਵਿੱਤੀ ਸਾਲ ਵਿੱਚ ਤੁਸੀਂ ਆਪਣੀ ਆਸਟ੍ਰੇਲੀਆ ਦੀ ਸੁਪਰਐਨੂਏਸ਼ਨ ਵਿੱਚੋਂ ਕਰ-ਮੁਕਤ 10,000 ਡਾਲਰ ਤੱਕ ਕਢਵਾਉਣ ਦੇ ਯੋਗ ਹੋ ਸਕਦੇ ਹੋ।

ਕਿਰਪਾ ਕਰਕੇ [ਸੁਪਰਐਨੂਏਸ਼ਨ ਤੱਕ ਅਗਾਊਂ ਪਹੁੰਚ ਕਰਨ ਲਈ ਆਸਟ੍ਰੇਲੀਆ ਦੇ ਟੈਕਸ ਦਫਤਰ ਦਾ ਹਵਾਲਾ ਲਓ](#)

COVID-19 ਮਹਾਂਮਾਰੀ ਘਟਨਾ ਵੀਜ਼ਾ

ਜੇਕਰ ਆਸਟ੍ਰੇਲੀਆ ਵਿੱਚ ਤੁਹਾਡਾ ਕੰਮ ਵਾਲਾ ਆਰਜ਼ੀ ਵੀਜ਼ਾ ਖਤਮ ਹੋ ਰਿਹਾ ਹੈ, ਤੁਸੀਂ ਨਾਜ਼ੁਕ ਖੇਤਰ ਵਿੱਚ ਕੰਮ ਨਹੀਂ ਕਰ ਰਹੇ ਹੋ, ਦਾਖਲੇ ਦੀਆਂ ਪਾਬੰਦੀਆਂ ਦੇ ਕਾਰਣ ਤੁਸੀਂ ਇਸ ਸਮੇਂ ਵਾਪਸ ਘਰ ਨਹੀਂ ਜਾ ਸਕਦੇ ਹੋ ਅਤੇ ਤੁਸੀਂ ਕਿਸੇ ਹੋਰ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਹੋ, ਤੁਸੀਂ ਅਜੇ ਵੀ COVID-19 ਮਹਾਂਮਾਰੀ ਘਟਨਾ ਵੀਜ਼ੇ ਦੇ ਯੋਗ ਹੋ ਸਕਦੇ ਹੋ।

ਤੁਹਾਨੂੰ ਇਹ ਵਿਖਾਉਣ ਦੀ ਲੋੜ ਹੋਵੇਗੀ ਕਿ ਕਿਉਂ ਤੁਸੀਂ ਕਿਸੇ ਹੋਰ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੇ ਹੋ। ਇਸ ਵਿੱਚ ਬਿਆਨ ਅਤੇ ਸਬੂਤ ਸ਼ਾਮਲ ਹੋ ਸਕਦੇ ਹਨ ਕਿ ਤੁਹਾਡੇ ਕੋਲ ਅਗਲੇਰੇ ਵੀਜ਼ੇ ਲਈ ਅਰਜ਼ੀ ਦੀ ਫੀਸ (VAC) ਦਾ ਭੁਗਤਾਨ ਕਰਨ ਲਈ ਕਾਫੀ ਰਕਮ ਤੱਕ ਪਹੁੰਚ ਨਹੀਂ ਹੈ।